

 Print Page

Sri Guru Granth Sahib

Displaying 313 of

ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥

Jinaa Saas Giraas N Visarai Sae Poorae Purakh Paradhhaan ||

Those who do not forget the Lord, with each and every breath and morsel of food, are the perfect and famous persons.

ਗਉੜੀ ਵਾਰਾ (ਮਃ ੪) (੨੨) ਸ਼. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧

Raag Gauri Guru Ram Das

ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥

Karamee Sathigur Paaeeai Anadhin Lagai Dhhiaan ||

By His Grace they find the True Guru; night and day, they meditate.

ਗਉੜੀ ਵਾਰਾ (ਮਃ ੪) (੨੨) ਸ਼. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧

Raag Gauri Guru Ram Das

ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥

Thin Kee Sangath Mil Rehaa Dharageh Paaee Maan ||

I join the society of those persons, and in so doing, I am honored in the Court of the Lord.

ਗਉੜੀ ਵਾਰਾ (ਮਃ ੪) (੨੨) ਸ਼. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੨

Raag Gauri Guru Ram Das

ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥

Soudhae Vaahu Vaahu Oucharehi Outhadhae Bhee Vaahu Karaen ||

While asleep, they chant, ""Waaho! Waaho!"" , and while awake, they chant, ""Waaho!"" as well.

ਗਉੜੀ ਵਾਰਾ (ਮਃ ੪) (੨੨) ਸ਼. (੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੨

Raag Gauri Guru Ram Das

ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥

Naanak Thae Mukh Oujalae J Nith Outh Sanmaalaen ||1||

O Nanak, radiant are the faces of those, who rise up early each day, and dwell upon the Lord. ||1||

ਗਉੜੀ ਵਾਰਾ (ਮਃ ੪) (੨੨) ਸ਼. (੪) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੩

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰ: ੧ (ਮਃ ੮) ਗੁਰੂ ਗ੍ਰੰਥ ਸਾਹਿਬ ਅੰਗ ੩੧੩

ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥

Sathigur Saeveeai Aapanaa Paaeeai Naam Apaar ||

Serving his True Guru, one obtains the Naam, the Name of the Infinite Lord.

ਗਉੜੀ ਵਾਰਾ (ਮਃ ੮) (੨੨) ਸ. (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੩

Raag Gauri Guru Ram Das

ਭਉਜਲਿ ਭੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥

Bhoujal Ddubadhiaa Kadt Leae Har Dhaath Karae Dhaathaar ||

The drowning person is lifted up and out of the terrifying world-ocean; the Great Giver gives the gift of the Lord's Name.

ਗਉੜੀ ਵਾਰਾ (ਮਃ ੮) (੨੨) ਸ. (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੪

Raag Gauri Guru Ram Das

ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥

Dhhann Dhhann Sae Saah Hai J Naam Karehi Vaapaar ||

Blessed, blessed are those bankers who trade the Naam.

ਗਉੜੀ ਵਾਰਾ (ਮਃ ੮) (੨੨) ਸ. (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੪

Raag Gauri Guru Ram Das

ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥

Vanajaarae Sikh Aavadhae Sabadh Laghaavanehaar ||

The Sikhs, the traders come, and through the Word of His Shabad, they are carried across.

ਗਉੜੀ ਵਾਰਾ (ਮਃ ੮) (੨੨) ਸ. (੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੫

Raag Gauri Guru Ram Das

ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥

Jan Naanak Jin Ko Kirapaa Bhee Thin Saeviaa Sirajanehaar ||2||

O servant Nanak, they alone serve the Creator Lord, who are blessed by His Grace. ||2||

ਗਉੜੀ ਵਾਰਾ (ਮਃ ੮) (੨੨) ਸ. (੮) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੫

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੮) ਗੁਰੂ ਗ੍ਰੰਥ ਸਾਹਿਬ ਅੰਗ ੩੧੩

ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥

Sach Sachae Kae Jan Bhagath Hehi Sach Sachaa Jinee Araadhhiaa ||

Those who truly worship and adore the True Lord, are truly the humble devotees of the True Lord.

ਗਉੜੀ ਵਾਰਾ (ਮਃ ੪) (੨੨):੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੬

Raag Gauri Guru Ram Das

ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥

Jin Guramukh Khoj Dtandtoliaa Thin Andharahu Hee Sach Laadhhiaa ||

Those Gurmukhs who search and seek, find the True One within themselves.

ਗਉੜੀ ਵਾਰਾ (ਮਃ ੪) (੨੨):੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੬

Raag Gauri Guru Ram Das

ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥

Sach Saahib Sach Jinee Saeviaa Kaal Kanttak Maar Thinee Saadhhiaa ||

Those who truly serve their True Lord and Master, overwhelm and conquer Death, the torturer.

ਗਉੜੀ ਵਾਰਾ (ਮਃ ੪) (੨੨):੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੭

Raag Gauri Guru Ram Das

ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥

Sach Sachaa Sabh Dhoo Vaddaa Hai Sach Saevan Sae Sach Ralaadhhiaa ||

The True One is truly the greatest of all; those who serve the True One are blended with the True One.

ਗਉੜੀ ਵਾਰਾ (ਮਃ ੪) (੨੨):੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੮

Raag Gauri Guru Ram Das

ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥

Sach Sachae No Saabaas Hai Sach Sachaa Saev Falaadhhiaa ||22||

Blessed and acclaimed is the Truest of the True; serving the Truest of the True, one blossoms forth in fruition. ||22||

ਗਉੜੀ ਵਾਰਾ (ਮਃ ੪) (੨੨):੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੮

Raag Gauri Guru Ram Das

ਸਲੋਕ ਮਃ ੪ ॥

Salok Ma 4 ||

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩

ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥

Manamukh Praanee Mugadhh Hai Naameheen Bharamaae ||

The self-willed manmukh is foolish; he wanders around without the Naam, the Name of the Lord.

ਗਉੜੀ ਵਾਰਾ (ਮਃ ੪) (੨੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੯

Raag Gauri Guru Ram Das

ਬਿਨੁ ਗੁਰ ਮਨੁਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥

Bin Gur Manooaa Naa Ttikai Fir Fir Joonee Paae ||

Without the Guru, his mind is not held steady, and he is reincarnated, over and over again.

ਗਉੜੀ ਵਾਰਾ (ਮਃ ੪) (੨੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੯

Raag Gauri Guru Ram Das

ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥

Har Prabh Aap Dhaeiaal Hohi Thaan Sathigur Miliaa Aae ||

But when the Lord God Himself becomes merciful to him, then the True Guru comes to meet him.

ਗਉੜੀ ਵਾਰਾ (ਮਃ ੪) (੨੩) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੦

Raag Gauri Guru Ram Das

ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥

Jan Naanak Naam Salaahi Thoo Janam Maran Dhukh Jaae ||1||

O servant Nanak, praise the Naam; the pains of birth and death shall come to an end. ||1||

ਗਉੜੀ ਵਾਰਾ (ਮਃ ੪) (੨੩) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੧

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩

ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥

Gur Saalaahee Aapanaa Bahu Bidhh Rang Subhaae ||

I praise my Guru in so many ways, with joyful love and affection.

ਗਉੜੀ ਵਾਰਾ (ਮਃ ੪) (੨੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੧

Raag Gauri Guru Ram Das

ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥

Sathigur Saethee Man Rathaa Rakhiaa Banath Banaae ||

My mind is imbued with the True Guru; He has preserved the make of its making.

ਗਉੜੀ ਵਾਰਾ (ਮਃ ੪) (੨੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੨

Raag Gauri Guru Ram Das

ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥

Jihavaa Saalaahi N Rajee Har Preetham Chith Laae ||

My tongue is not satisfied by praising Him; He has linked my consciousness with the Lord, my Beloved.

ਗਉੜੀ ਵਾਰਾ (ਮਃ ੪) (੨੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੨

Raag Gauri Guru Ram Das

ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥

Naanak Naavai Kee Man Bhukh Hai Man Thripathai Har Ras Khaae ||2||

O Nanak, my mind hungers for the Name of the Lord; my mind is satisfied, tasting the sublime essence of the Lord. ||2||

ਗਉੜੀ ਵਾਰਾ (ਮਃ ੪) (੨੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੩

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩

ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥

Sach Sachaa Kudharath Jaaneeai Dhin Raathee Jin Banaaeaa ||

The True Lord is truly known for His all-powerful creative nature; He fashioned the days and the nights.

ਗਉੜੀ ਵਾਰਾ (ਮਃ ੪) (੨੩):੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੩

Raag Gauri Guru Ram Das

ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥

So Sach Salaahee Sadhaa Sadhaa Sach Sachae Keeaa Vaddiaaeaa ||

I praise that True Lord, forever and ever; True is the glorious greatness of the True Lord.

ਗਉੜੀ ਵਾਰਾ (ਮਃ ੪) (੨੩):੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੪

Raag Gauri Guru Ram Das

ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥

Saalaahae Sach Salaah Sach Sach Keemath Kinai N Paeaa ||

True are the Praises of the Praiseworthy True Lord; the value of the True Lord cannot be appraised.

ਗਉੜੀ ਵਾਰਾ (ਮਃ ੪) (੨੩):੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੪

Raag Gauri Guru Ram Das

ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥

Jaa Miliia Pooraa Sathiguroo Thaa Haajar Nadharee Aaeaa ||

When someone meets the Perfect True Guru, then His Sublime Presence comes to be seen.

ਗਉੜੀ ਵਾਰਾ (ਮਃ ੪) (੨੩):੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੫

Raag Gauri Guru Ram Das

ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥

Sach Guramukh Jinee Salaahiaa Thinaa Bhukhaa Sabh Gavaaeaa ||23||

Those Gurmukhs who praise the True Lord - all their hunger is gone. ||23||

ਗਉੜੀ ਵਾਰਾ (ਮਃ ੪) (੨੩):੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੫

Raag Gauri Guru Ram Das

ਸਲੋਕ ਮਃ ੪ ॥

Salok Ma 4 ॥

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩

ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥

Mai Man Than Khoj Khojaedhiaa So Prabh Ladhhaa Lorr ॥

Searching and examining my mind and body, I have found that God, whom I longed for.

ਗਉੜੀ ਵਾਰਾ (ਮਃ ੪) (੨੪) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੬

Raag Gauri Guru Ram Das

ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥

Visatt Guroo Mai Paaeiaa Jin Har Prabh Dhithaa Jorr ॥1॥

I have found the Guru, the Divine Intermediary, who has united me with the Lord God. ॥1॥

ਗਉੜੀ ਵਾਰਾ (ਮਃ ੪) (੨੪) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੭

Raag Gauri Guru Ram Das

ਮਃ ੩ ॥

Ma 3 ॥

Third Mehl:

ਗਉੜੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੩

ਮਾਇਆਧਾਰੀ ਅਤਿ ਅੰਨਾ ਬੋਲਾ ॥

Maaeiaadhhaaree Ath Annaa Bolaa ॥

One who is attached to Maya is totally blind and deaf.

ਗਉੜੀ ਵਾਰਾ (ਮਃ ੪) (੨੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੭

Raag Gauri Guru Amar Das

ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥

Sabadh N Sunee Bahu Rol Ghacholaa ॥

He does not listen to the Word of the Shabad; he makes a great uproar and tumult.

ਗਉੜੀ ਵਾਰਾ (ਮਃ ੪) (੨੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੮

Raag Gauri Guru Amar Das

ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥

Guramukh Jaapai Sabadh Liv Laae ॥

The Gurmukhs chant and meditate on the Shabad, and lovingly center their consciousness on it.

ਗਉੜੀ ਵਾਰਾ (ਮਃ ੪) (੨੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੮

Raag Gauri Guru Amar Das

ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥

Har Naam Sun Mannae Har Naam Samaae ||

They hear and believe in the Name of the Lord; they are absorbed in the Name of the Lord.

ਗਉੜੀ ਵਾਰਾ (ਮਃ ੪) (੨੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੮

Raag Gauri Guru Amar Das

ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥

Jo This Bhaavai S Karae Karaaeiaa ||

Whatever pleases God, He causes that to be done.

ਗਉੜੀ ਵਾਰਾ (ਮਃ ੪) (੨੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੮

Raag Gauri Guru Amar Das

ਨਾਨਕ ਵਜਦਾ ਜੰਤੁ ਵਜਾਇਆ ॥੨॥

Naanak Vajadhaa Janth Vajaeiaa ||2||

O Nanak, human beings are the instruments which vibrate as God plays them. ||2||

ਗਉੜੀ ਵਾਰਾ (ਮਃ ੪) (੨੪) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੩ ਪੰ. ੧੮

Raag Gauri Guru Amar Das